



Punjab Government Gazette

EXTRAORDINARY

Published by Authority

CHANDIGARH, MONDAY, OCTOBER 12, 2020 (ASVINA 20, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ

(ਮਿਊਂਸਪਲ ਚੋਣਾਂ ਦਫਤਰ)

ਅਧਿਸੂਚਨਾ

ਮਿਤੀ 9 ਅਕਤੂਬਰ, 2020

ਨੰ:5/55/2020/ਮਚਦ/ਹਸ/3033.—ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 111 ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ਼ ਆਫ ਮਿਊਂਸਪੈਲਟੀਜ਼ ਰੂਲਜ਼, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ਼ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਪੰਚਾਇਤ, ਲੋਹੀਆਂ ਖਾਸ ਜਿਲ੍ਹਾ ਜਲੰਧਰ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ। ਇਸ ਅਧਿਸੂਚਨਾ ਦੇ ਪ੍ਰਕਾਸ਼ਿਤ ਹੋਣ ਤੋਂ 7 ਦਿਨਾਂ ਦੇ ਪਿੱਛੋਂ ਇਸ ਖਰੜੇ ਉਤੇ ਸਮੇਤ ਇਤਰਾਜ਼ਾਂ/ਸੁਝਾਵਾਂ ਦੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀਂ ਵਿਅਕਤੀ ਵਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੇ ਸਬੰਧਤ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਨੂੰ ਪ੍ਰਾਪਤ ਹੋਣਗੇ।

ਨਿਯਮਾਂ ਦਾ ਖਰੜਾ

ਨਗਰ ਪੰਚਾਇਤ, ਲੋਹੀਆਂ ਖਾਸ ਜਿਲ੍ਹਾ ਜਲੰਧਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਪੰਚਾਇਤ, ਲੋਹੀਆਂ ਖਾਸ ਨੂੰ 13 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 9 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:

1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;
2. ਇਸਤਰੀ ਮੈਂਬਰਾਂ ਲਈ ਰਾਖਵਾਂ;
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ; ਅਤੇ
4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ। ਵਾਰਡਾਂ ਦੀਆਂ ਹੱਦਾਂ

ਦਾ ਵਰਣਨ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।

ਨਗਰ ਪੰਚਾਇਤ, ਲੋਹੀਆਂ ਖਾਸ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ

ਵਾਰਡ ਨੰਬਰ: 1 (ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਪੰਚਾਇਤ ਦੀ ਉੱਤਰੀ ਹੱਦ ਅਤੇ ਗਲੀ ਗੁਰਨਾਮ ਸਿੰਘ ਖਾਲਸਾ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਗੁਰਨਾਮ ਸਿੰਘ ਖਾਲਸਾ ਨਾਲ ਚਲਦੇ ਹੋਏ ਮੱਥੂ ਰੋਡ (ਟੀ.ਪੁਆਇੰਟ) ਤੋਂ; ਫਿਰ ਮੱਥੂ ਰੋਡ ਨਾਲ ਚਲਦੇ ਹੋਏ ਸਾਹਮਣੇ ਰੇਲਵੇ ਟਰੈਕ ਲਾਈਨ ਕਪੂਰਥਾਲਾ ਤੀਕ; ਫਿਰ ਉਕਤ ਟਰੈਕ ਲਾਈਨ ਨਾਲ ਚਲਦੇ ਹੋਏ ਗਲੀ ਰੇਲਵੇ ਕੁਆਟਰਜ਼ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੱਥੂ ਰੋਡ ਤੀਕ; ਫਿਰ ਮੱਥੂ ਰੋਡ ਨਾਲ ਚਲਦੇ ਹੋਏ ਸਾਹਮਣੇ ਲਿੰਕ ਗਲੀ ਤੀਕ; ਫਿਰ ਲਿੰਕ ਗਲੀ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਉੱਤਰੀ ਹੱਦ ਤੀਕ; ਫਿਰ ਨਗਰ ਪੰਚਾਇਤ ਦੀ ਉੱਤਰੀ ਹੱਦ ਨਾਲ ਚਲਦੇ ਹੋਏ ਗਲੀ ਗੁਰਨਾਮ ਸਿੰਘ ਖਾਲਸਾ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ: 2

ਗਲੀ ਗੁਰਨਾਮ ਸਿੰਘ ਖਾਲਸਾ ਅਤੇ ਨਗਰ ਪੰਚਾਇਤ ਦੀ ਉੱਤਰੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਪੰਚਾਇਤ ਦੀ ਉੱਤਰੀ ਹੱਦ ਨਾਲ ਚਲਦੇ ਹੋਏ ਮਲਸੀਆਂ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਕੱਚਾ ਰਸਤਾ ਤੀਕ; ਫਿਰ ਉਕਤ ਕੱਚੇ ਰਸਤੇ ਨਾਲ ਚਲਦੇ ਹੋਏ ਨਗਰ ਪੰਚਾਇਤ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਰੋਡ ਤੀਕ; ਫਿਰ ਮੇਨ ਰੋਡ ਨਾਲ ਚਲਦੇ ਹੋਏ (ਟੀ.ਪੁਆਇੰਟ) ਮਲਸੀਆਂ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਗੁਰਨਾਮ ਸਿੰਘ ਖਾਲਸਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਉੱਤਰੀ ਹੱਦ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ: 3 (ਇਸਤਰੀ ਮੈਂਬਰਾਂ ਲਈ ਰਾਖਵਾਂ)

ਕੱਚਾ ਰਸਤਾ ਅਤੇ ਨਗਰ ਪੰਚਾਇਤ ਦੀ ਪੂਰਬੀ ਹੱਦ ਦੇ ਮਿਲਣ ਤੋਂ ਆਰੰਭ ਕਰਕੇ ਨਗਰ ਪੰਚਾਇਤ ਦੀ ਪੂਰਬੀ ਹੱਦ ਨਾਲ ਚਲਦੇ ਹੋਏ ਪਿੰਡ ਠੁੱਕੀਵਾਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਅਤੇ ਰੇਲਵੇ ਟਰੈਕ ਲਾਈਨ ਨੂੰ ਪਾਰ ਕਰਦੇ ਹੋਏ ਸੈਲਾਨੀ ਮਾਤਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਦਸ਼ਮੇਸ਼ ਪਾਰਕ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਟੀ.ਪੁਆਇੰਟ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਤਾਰੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬਚਨੇ ਦੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਰਕੂਲਰ ਰੋਡ ਤੀਕ; ਫਿਰ ਸਰਕੂਲਰ ਰੋਡ ਨਾਲ ਚਲਦੇ ਹੋਏ ਸਾਹਮਣੇ ਮੇਨ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਰੇਲਵੇ ਟਰੈਕ ਲਾਈਨ ਤੀਕ; ਫਿਰ ਉਕਤ ਰੇਲਵੇ ਟਰੈਕ ਲਾਈਨ ਨਾਲ ਚਲਦੇ ਹੋਏ ਨਗਰ ਪੰਚਾਇਤ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਕੱਚਾ ਰਸਤਾ ਤੀਕ; ਫਿਰ ਕੱਚੇ ਰਸਤੇ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਪੂਰਬੀ ਹੱਦ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ: 4 (ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)

ਦਸ਼ਮੇਸ਼ ਪਾਰਕ ਬੋਹੜ ਵਾਲੇ ਕਾਰਨਰ ਤੋਂ ਸ਼ੁਰੂ ਕਰਦੇ ਹੋਏ ਰੇਲਵੇ ਲਾਈਨ ਕਾਰਸ ਕਰਕੇ ਫੁੱਕੀਵਾਲ ਰੋਡ ਸੱਜੇ ਪਾਸੇ ਤੇ ਮੰਗੂਵਾਲ ਰੋਡ ਦੇ ਮਿਲਣ ਤੀਕ; ਉਕਤ ਮਿਲਣ ਤੋਂ ਚਲਦੇ ਹੋਏ ਮੰਗੂਵਾਲ ਪਿੰਡ ਗੁਰਨਾਮ ਸਿੰਘ ਦੀ ਹਵੇਲੀ ਤੀਕ; ਗੁਰਨਾਮ ਸਿੰਘ ਦੀ ਹਵੇਲੀ ਨਾਲ ਚਲਦੇ ਹੋਏ ਮਹਿਗੇ ਦੀ ਹਵੇਲੀ ਤੀਕ; ਉਕਤ ਹਵੇਲੀ ਤੋਂ ਚਲ ਕੇ ਡੁਮਾਣਾ ਤੋਂ ਮੰਗੂਵਾਲ ਰੋਡ ਹੁੰਦੇ ਹੋਏ ਫੌਜੀ ਦੇ ਘਰ ਤੀਕ; ਉਕਤ ਫੌਜੀ ਦੇ ਘਰ ਤੋਂ ਸੱਜੇ ਪਾਸੇ ਚਲਦੇ ਹੋਏ ਰੇਲਵੇ ਟਰੈਕ ਕਰਾਸ ਕਰਕੇ ਫੁਲ ਰੋਡ ਡੰਪ ਤੀਕ; ਫੁਲ ਰੋਡ ਡੰਪ ਤੋਂ ਚਲਦੇ ਹੋਏ ਸੱਜੇ ਹੱਥ ਹੋਏ ਦਸ਼ਮੇਸ਼ ਪਾਰਕ ਬੋਹੜ ਦੇ ਨਾਲ ਲਗਦੇ ਕਾਰਨਰ ਤੀਕ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ: 5 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਪੰਚਾਇਤ ਦੀ ਦੱਖਣੀ ਹੱਦ ਸਿੱਧੂਪੁਰ ਰੋਡ ਤੋਂ ਚਲਦੇ ਹੋਏ ਸੱਜੇ ਹੱਥ ਸਰਕਾਰੀ ਹਸਪਤਾਲ ਦੇ ਅਗੋਂ ਹੁੰਦੇ ਹੋਏ ਨੂੰ ਫੁਲ ਚੌਂਕ ਤੀਕ; ਫੁਲ ਚੌਂਕ ਤੋਂ ਚਲਦੇ ਹੋਏ ਸੱਜੇ ਹੱਥ ਰੇਲਵੇ ਲਾਈਨ ਕਰਾਸ ਕਰਕੇ ਕਸ਼ਮੀਰੇ ਹਲਵਾਈ ਦੇ ਘਰ ਤੀਕ; ਕਸ਼ਮੀਰੇ ਹਲਵਾਈ ਤੋਂ ਚਲਦੇ ਹੋਏ ਸੱਜੇ ਹੱਥ ਡੁਮਾਣੇ ਤੋਂ ਹੁੰਦੇ ਹੋਏ ਮੰਗੂਵਾਲ ਰੋਡ ਤੋਂ ਮੰਗੂਵਾਲ ਵੜਦੇ ਸੱਜੇ ਹੱਥ ਲੱਛੇ ਦੇ ਘਰ ਤੀਕ; ਉਕਤ ਘਰ ਤੋਂ ਸੱਜੇ ਹੱਥ ਹਰਬੰਸ ਦੇ ਘਰ ਦੇ ਤੱਕ ਹਰਬੰਸ ਦੇ ਘਰ ਤੋਂ ਸੱਜੇ ਹੱਥ ਜਾਂਦੇ ਹੋਏ ਭਜਨ ਦੇ ਘਰ ਤੀਕ; ਭਜਨ ਦੇ ਘਰ ਚਲਦੇ

ਹੋਏ ਫੂਕੀਵਾਲ ਰੋਡ ਨਗਰ ਪੰਚਾਇਤ ਦੀ ਪੂਰਬੀ ਹੱਦ ਤੀਕ; ਪੂਰਬੀ ਹੱਦ ਤੋਂ ਹੁੰਦੇ ਹੋਏ ਸੱਜੇ ਹੱਥ ਨਗਰ ਪੰਚਾਇਤ ਦੀ ਦਖਣੀ ਹੱਦ ਸਿੱਧੂਪੁਰ ਰੋਡ ਤੀਕ; ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ: 6 (ਪਛੜੀ ਸ਼੍ਰੇਣੀ ਦੇ ਮੈਂਬਰਾਂ ਲਈ ਰਾਖਵਾਂ)

ਸਰਕੂਲਰ ਰੋਡ ਦੇ ਕਾਰਨਰ ਤੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤੋਂ ਚਲਦੇ ਹੋਏ ਸੱਜੇ ਹੱਥ ਗੀਤਾ ਭਵਨ ਦੀ ਗਲੀ ਤੀਕ; ਗਲੀ ਵਿੱਚ ਵੜ ਕੇ ਸੱਜੇ ਹੱਥ ਚਲਦੇ ਹੋਏ ਲੜਕੀਆਂ ਵਾਲਾ ਸਕੂਲ ਦੀ ਪਹਿਲੀ ਗਲੀ ਵਿੱਚ ਖਬੇ ਹੱਥ ਵੜਦੇ ਹੋਏ ਰਾਜੂ ਰਾਜਪੂਤ ਦੇ ਘਰ ਤੋਂ ਹੁੰਦੇ ਹੋਏ ਸ. ਗੁਰਦਿਆਲ ਸਿੰਘ ਫੌਜੀ ਦੀ ਦੁਕਾਨ ਤੋਂ ਹੁੰਦੇ ਹੋਏ ਲੜਕੀਆਂ ਵਾਲਾ ਪ੍ਰਿੰਮਰੀ ਸਕੂਲ ਤੋਂ ਬਾਹਰ ਹੁੰਦੇ ਹੋਏ ਪੰਜਾਬ ਨੈਸ਼ਨਲ ਬੈਂਕ ਦੇ ਚੌਂਕ ਤੋਂ ਹੁੰਦੇ ਸਰਕੂਲਰ ਰੋਡ ਤੀਕ; ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ: 7 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਗੁਰਦਿਆਲ ਸਿੰਘ ਫੌਜੀ ਤੋਂ ਸ਼ੁਰੂ ਹੋ ਕੇ ਸ਼ਿਵ ਮੰਦਿਰ ਦੇ ਨਾਲ ਹੁੰਦੇ ਹੋਏ ਅਸ਼ੋਕ ਕੁਮਾਰ ਕਰਿਆਨਾ ਵਾਲੇ ਦੀ ਦੁਕਾਨ ਤੋਂ ਮੁੜ ਦੇ ਹੋਏ ਖਬੇ ਹੱਥ ਤੋਂ ਚਲਦੇ ਹੋਏ ਬਾਲਮੀਕ ਮੰਦਿਰ ਦੇ ਬਾਹਰ ਦੀ ਗਲੀ ਤੋਂ ਹੁੰਦੇ ਹੋਏ ਮਹਿਤਾ ਡੇਅਰੀ ਦੇ ਖਬੇ ਹੱਥ ਹੁੰਦੇ ਹੋਏ ਰਾਈਵਾਲ ਵਾਲਾ ਚੌਂਕ ਤੋਂ ਖਬੇ ਹੱਥ ਹੁੰਦੇ ਨਗਰ ਪੰਚਾਇਤ ਦੀ ਦਖਣੀ ਹੱਦ ਤੋਂ ਹੁੰਦੇ ਹੋਏ ਸਿੱਧੂਪੁਰ ਰੋਡ ਨਗਰ ਪੰਚਾਇਤ ਦੀ ਦਖਣੀ ਹੱਦ ਤੀਕ; ਉਕਤ ਹੱਦ ਤੋਂ ਐਚ.ਐਮ.ਸੀ, ਹਸਪਤਾਲ ਤੋਂ ਹੁੰਦੇ ਹੋਏ ਗੁਪਤਾ ਡਰਾਈਕਲੀਨਿਕ ਦੀ ਦੁਕਾਨ ਦੇ ਨਾਲ ਨਾਲ ਹੁੰਦੇ ਹੋਏ ਮਹਿਤਾ ਡੇਅਰੀ ਤੋਂ ਸਾਹਮਣੇ ਪ੍ਰੇਮਾ ਮਿਸਤਰੀ ਮਨੀਲਾ ਵਾਲੇ ਦੀ ਕੋਠੀ ਤੋਂ ਸੱਜੇ ਹੱਥ ਹੁੰਦੇ ਹੋਏ ਅਸ਼ੋਕ ਕੁਮਾਰ ਦੀ ਦੁਕਾਨ ਤੱਕ ਉਕਤ ਦੁਕਾਨ ਦੇ ਨਾਲ ਜਾਂਦੇ ਹੋਏ ਗੁਰਦਿਆਲ ਸਿੰਘ ਫੌਜੀ ਦੀ ਦੁਕਾਨ ਤੀਕ; ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ: 8

ਸੋਦਾਗਰ ਦੇ ਘਰ ਤੋਂ ਚਲਦੇ ਹੋਏ ਸਰਕੂਲਰ ਰੋਡ ਸੱਜੇ ਹੱਥ ਰਾਈਵਾਲ ਚੌਂਕ ਤੀਕ ਰਾਈਵਾਲ ਚੌਂਕ ਤੋਂ ਚਲਦੇ ਸਾਬੂਵਾਲ ਚੌਂਕ ਤੀਕ; ਸਜਾ ਪਾਸਾ ਉਕਤ ਸਥਾਨ ਤੋਂ ਚਲਦੇ ਹੋਏ ਰੇਲਵੇ ਚੌਂਕ ਬਿਟੂ ਕਪੜੇ ਵਾਲੇ ਦੀ ਦੁਕਾਨ ਤੀਕ; ਉਕਤ ਦੁਕਾਨ ਤੋਂ ਚਲਦੇ ਹੋਏ ਮੇਨ ਬਜ਼ਾਰ ਸੱਜੇ ਹੱਥ ਅਮਰਨਾਥ ਵਾਲੀ ਗਲੀ ਤੀਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਿਸਤਰੀ ਮੁਹੱਲਾ ਸੱਜੇ ਹੱਥ ਤੋਂ ਹੁੰਦੇ ਹੋਏ ਗਲੀ ਹਰਪ੍ਰੀਤ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਤੋਂ ਚਲਦੇ ਹੋਏ ਮੇਨ ਬਜ਼ਾਰ ਸੱਜੇ ਹੱਥ ਪਪੂ ਕਰਿਆਨੇ ਵਾਲੇ ਤੀਕ; ਉਕਤ ਤੋਂ ਚਲਦੇ ਹੋਏ ਜਸਵੰਤ ਰੇਡੀਓ ਵਾਲੇ ਦੀ ਦੁਕਾਨ ਤੀਕ ਉਕਤ ਦੁਕਾਨ ਤੋਂ ਚਲਦੇ ਹੋਏ ਸੱਜੇ ਹੱਥ ਸੋਦਾਗਰ ਦੇ ਘਰ ਤੀਕ; ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ : 9 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਚੰਦਨ ਹੈਡਲੂਮ ਵਾਲੀ ਅਤੇ ਹਰਪ੍ਰੀਤ ਸਿੰਘ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਹਰਪ੍ਰੀਤ ਸਿੰਘ ਨਾਲ ਚਲਦੇ ਹੋਏ ਗਲੀ ਵੈਟਨਰੀ ਹਸਪਤਾਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਟੀ-ਪੁਆਇੰਟ ਰੋਡ ਤੀਕ; ਫਿਰ ਉਕਤ ਬਜ਼ਾਰ ਨਾਲ ਚਲਦੇ ਹੋਏ ਗਲੀ ਹੈਡਲੂਮ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਰਪ੍ਰੀਤ ਸਿੰਘ ਵਾਲੀ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ:10

ਸਰਕੂਲਰ ਰੋਡ ਅਤੇ ਗਲੀ ਬਚਨੇ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਬਚਨੇ ਦੇ ਨਾਲ ਚਲਦੇ ਹੋਏ ਗਲੀ ਤਾਰੀ ਵਾਲੀ ਤੀਕ; ਫਿਰ ਗਲੀ ਨਾਲ ਚਲਦੇ ਹੋਏ ਟੀ-ਪੁਆਇੰਟ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਵੈਟਨਰੀ ਹਸਪਤਾਲ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਹਰਪ੍ਰੀਤ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜੱਜ ਕਲੀਨਿਕ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਅਮਰਨਾਥ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਖੇੜਾ ਇਲੈਕਟ੍ਰੀਕਲ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਰਕੂਲਰ ਰੋਡ ਨਾਲ ਚਲਦੇ ਹੋਏ ਗਲੀ ਬਚਨੇ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ:11 (ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ਰਾਖਵਾਂ)

ਮੱਧੂ ਰੋਡ ਤੇ ਮੇਨ ਟੀ-ਪੁਆਇੰਟ ਦੇ ਮਿਲਣ ਦੇ ਸਥਾਨ ਤੋਂ ਅਰੰਭ ਕਰਕੇ ਸਰਕੂਲਰ ਰੋਡ ਤੀਕ;ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸੁਰਜਨ ਸਿੰਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਾਜ ਕੁਮਾਰ ਵਾਲੀ ਤੀਕ; ਫਿਰ ਉਕਤ

ਗਲੀ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ; ਫਿਰ ਉਕਤ ਰੇਲਵੇ ਲਾਈਨ ਨਾਲ ਚਲਦੇ ਹੋਏ ਰੇਲਵੇ ਯਾਰਡ ਤੀਕ; ਫਿਰ ਯਾਰਡ ਨਾਲ ਚਲਦੇ ਹੋਏ ਦਸ਼ਮੇਸ਼ ਬਜਾਰ ਤੀਕ; ਫਿਰ ਉਕਤ ਬਜਾਰ ਨਾਲ ਚਲਦੇ ਹੋਏ ਮੱਖੁ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਟੀ-ਪੁਆਇੰਟ ਰੋਡ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ:12

ਗਲੀ ਬਿਸ਼ਨ ਸਿੰਘ ਅਤੇ ਰੇਲਵੇ ਲਾਈਨ (ਨਕੋਦਰ) ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਰੇਲਵੇ ਲਾਈਨ ਨਕੋਦਰ ਨਾਲ ਚਲਦੇ ਹੋਏ ਗਲੀ ਰਾਜਕੁਮਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸੁਰਜਨ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਸੁਰਜਨ ਸਿੰਘ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਰਕੂਲਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸੁਭਾਸ਼ ਕਰਿਆਣਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਾਜ ਕੁਮਾਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਿਟੂ ਐਮ.ਸੀ. ਵਾਲੀ ਗਲੀ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬਿਸ਼ਨ ਸਿੰਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਰੇਲਵੇ ਲਾਈਨ (ਨਕੋਦਰ) ਵਾਲੀ ਤੀਕ; ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ:13 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸਾਬੂਵਾਲ ਚੌਂਕ ਕਿਸ਼ੋਰੀ ਸਬਜੀ ਵਾਲੇ ਦੀ ਦੁਕਾਨ ਤੋਂ ਸ਼ੁਰੂ ਹੋਕੇ ਖਬੇ ਹੱਥ ਚਲਦੇ ਹੋਏ ਸੁਭਾਸ਼ ਕਰਿਆਣੇ ਵਾਲਾ ਤੀਕ; ਉਕਤ ਸਥਾਨ ਤੋਂ ਚਲਦੇ ਹੋਏ ਢੰਨ ਰੋਡ ਰਾਜ ਕੁਮਾਰ ਦੇ ਘਰ ਤੀਕ; ਰਾਜ ਕੁਮਾਰ ਦੇ ਘਰ ਤੋਂ ਚਲਦੇ ਹੋਏ ਖਬੇ ਹੱਥ ਰੇਲਵੇ ਰੋਡ ਤੀਕ; ਰੇਲਵੇ ਰੋਡ ਤੋਂ ਚਲਦੇ ਹੋਏ ਖਬੇ ਹੱਥ ਸਟੇਸ਼ਨ ਰੋਡ ਤੋਂ ਹੁੰਦੇ ਹਏ ਨਗਰ ਪੰਚਾਇਤ ਦੀ ਪਛਮੀ ਹੱਦ ਤੀਕ; ਪਛਮੀ ਹੱਦ ਨਾਲ ਚਲਦੇ ਹੋਏ ਸਾਬੂਵਾਲ ਰੋਡ ਤੀਕ; ਉਕਤ ਰੋਡ ਤੋਂ ਚਲਦੇ ਹੋਏ ਖਬੇ ਹੱਥ ਸਾਬੂਵਾਲ ਚੌਂਕ ਕਿਸ਼ੋਰੀ ਸਬਜੀ ਵਾਲੇ ਦੀ ਦੁਕਾਨ ਤੀਕ; ਜਿਥੋਂ ਆਰੰਭ ਕੀਤਾ ਸੀ।

ਮਿਤੀ 9 ਅਕਤੂਬਰ, 2020

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.,

ਸਕੱਤਰ, ਸਥਾਨਕ ਸਰਕਾਰ ਵਿਭਾਗ ਪੰਜਾਬ।